

 Print Page

Sri Guru Granth Sahib

Displaying 314 of

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੮) ਗੁਰੂ ਗ੍ਰੰਥ ਸਾਹਿਬ ਅੰਗ ੩੧੪

ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥

Thoo Karathaa Sabh Kishh Jaanadhaa Jo Jeeaa Andhar Varathai ||

You, O Creator, know everything which occurs within our beings.

ਗਉੜੀ ਵਾਰਾ (ਮਃ ੮) (੨੪):੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧

Raag Gauri Guru Amar Das

ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥

Thoo Karathaa Aap Aganath Hai Sabh Jag Vich Ganathai ||

You Yourself, O Creator, are incalculable, while the entire world is within the realm of calculation.

ਗਉੜੀ ਵਾਰਾ (ਮਃ ੮) (੨੪):੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧

Raag Gauri Guru Amar Das

ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥

Sabh Keethaa Thaeraa Varathadhaa Sabh Thaeree Banathai ||

Everything happens according to Your Will; You created all.

ਗਉੜੀ ਵਾਰਾ (ਮਃ ੮) (੨੪):੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੨

Raag Gauri Guru Amar Das

ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥

Thoo Ghatt Ghatt Eik Varathadhaa Sach Saahib Chalathai ||

You are the One, pervading in each and every heart; O True Lord and Master, this is Your play.

ਗਉੜੀ ਵਾਰਾ (ਮਃ ੮) (੨੪):੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੨

Raag Gauri Guru Amar Das

ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥੨੪॥

Sathigur No Milae S Har Milae Naahee Kisai Parathai ||24||

One who meets the True Guru meets the Lord; no one can turn him away. ||24||

ਗਉੜੀ ਵਾਰਾ (ਮਃ ੮) (੨੪):੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੩

Raag Gauri Guru Amar Das

ਸਲੋਕੁ ਮਃ ੪ ॥

Salok Ma 4 ॥

Shalok, Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੪

ਇਹੁ ਮਨੁਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥

Eihu Manooaa Dhrir Kar Rakheei Guramukh Laaeai Chith ॥

Hold this mind steady and stable; become Gurmukh and focus your consciousness.

ਗਉੜੀ ਵਾਰਾ (ਮਃ ੪) (੨੫) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੩

Raag Gauri Guru Ram Das

ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥

Kio Saas Giraas Visaareei Behadhiaa Outhadhiaa Nith ॥

How could you ever forget Him, with each breath and morsel of food, sitting down or standing up?

ਗਉੜੀ ਵਾਰਾ (ਮਃ ੪) (੨੫) ਸ. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੪

Raag Gauri Guru Ram Das

ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥

Maran Jeevan Kee Chinthaa Gee Eihu Jeearraa Har Prabh Vas ॥

My anxiety about birth and death has ended; this soul is under the control of the Lord God.

ਗਉੜੀ ਵਾਰਾ (ਮਃ ੪) (੨੫) ਸ. (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੪

Raag Gauri Guru Ram Das

ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥੧॥

Jio Bhaavai Thio Rakh Thoo Jan Naanak Naam Bakhas ॥1॥

If it pleases You, then save servant Nanak, and bless him with Your Name. ॥1॥

ਗਉੜੀ ਵਾਰਾ (ਮਃ ੪) (੨੫) ਸ. (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੫

Raag Gauri Guru Ram Das

ਮਃ ੩ ॥

Ma 3 ॥

Third Mehl:

ਗਉੜੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੪

ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥

Manamukh Ahankaaree Mehal N Jaanai Khin Aagai Khin Peeshhai ॥

The egotistical self-willed manmukh does not know the Mansion of the Lord's Presence; one moment he is here and the next moment he is there.

ਗਉੜੀ ਵਾਰਾ (ਮਃ ੪) (੨੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੬

Raag Gauri Guru Amar Das

ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥

Sadhaa Bulaaeeai Mehal N Aavai Kio Kar Dharageh Seejhai ||

He is always invited, but he does not go to the Mansion of the Lord's Presence. How shall he be accepted in the Court of the Lord?

ਗਉੜੀ ਵਾਰਾ (ਮਃ ੪) (੨੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੬

Raag Gauri Guru Amar Das

ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥

Sathigur Kaa Mehal Viralaa Jaanai Sadhaa Rehai Kar Jorr ||

How rare are those who know the Mansion of the True Guru; they stand with their palms pressed together.

ਗਉੜੀ ਵਾਰਾ (ਮਃ ੪) (੨੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੭

Raag Gauri Guru Amar Das

ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥੨॥

Aapanee Kirapaa Karae Har Maeraa Naanak Leae Behorr ||2||

If my Lord grants His Grace, O Nanak, He restores them to Himself. ||2||

ਗਉੜੀ ਵਾਰਾ (ਮਃ ੪) (੨੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੭

Raag Gauri Guru Amar Das

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੪

ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥

Saa Saevaa Keethee Safal Hai Jith Sathigur Kaa Man Mannae ||

Fruitful and rewarding is that service, which is pleasing to the Guru's Mind.

ਗਉੜੀ ਵਾਰਾ (ਮਃ ੪) (੨੫):੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੮

Raag Gauri Guru Amar Das

ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥

Jaa Sathigur Kaa Man Manniaa Thaa Paap Kasanmal Bhannae ||

When the Mind of the True Guru is pleased, then sins and misdeeds run away.

ਗਉੜੀ ਵਾਰਾ (ਮਃ ੪) (੨੫):੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੮

Raag Gauri Guru Amar Das

ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥

Oupadhaes J Dhithaa Sathiguroo So Suniaa Sikhee Kannae ||

The Sikhs listen to the Teachings imparted by the True Guru.

ਗਉੜੀ ਵਾਰਾ (ਮਃ ੪) (੨੫):੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੯

Raag Gauri Guru Amar Das

ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥

Jin Sathigur Kaa Bhaanaa Manniaa Thin Charree Chavagan Vannae ||

Those who surrender to the True Guru's Will are imbued with the four-fold Love of the Lord.

ਗਉੜੀ ਵਾਰਾ (ਮਃ ੪) (੨੫):੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੯

Raag Gauri Guru Amar Das

ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥

Eih Chaal Niraalee Guramukhee Gur Dheekhiaa Sun Man Bhinnae ||25||

This is the unique and distinct life-style of the Gurmukhs: listening to the Guru's Teachings, their minds blossom forth. ||25||

ਗਉੜੀ ਵਾਰਾ (ਮਃ ੪) (੨੫):੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੦

Raag Gauri Guru Amar Das

ਸਲੋਕੁ ਮਃ ੩ ॥

Salok Ma 3 ||

Shalok, Third Mehl:

ਗਉੜੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੪

ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥

Jin Gur Gopiaa Apanaa This Thour N Thaaou ||

Those who do not affirm their Guru shall have no home or place of rest.

ਗਉੜੀ ਵਾਰਾ (ਮਃ ੪) (੨੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੧

Raag Gauri Guru Amar Das

ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥

Halath Palath Dhovai Geae Dharageh Naahee Thhaao ||

They lose both this world and the next; they have no place in the Court of the Lord.

ਗਉੜੀ ਵਾਰਾ (ਮਃ ੪) (੨੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੧

Raag Gauri Guru Amar Das

ਓਹ ਵੇਲਾ ਹਥਿ ਨ ਆਵਈ ਫਿਰਿ ਸਤਿਗੁਰ ਲਗਹਿ ਪਾਇ ॥

Ouh Vaelaa Hathh N Aavee Fir Sathigur Lagehi Paae ||

This opportunity to bow at the Feet of the True Guru shall never come again.

ਗਉੜੀ ਵਾਰਾ (ਮਃ ੪) (੨੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੨

Raag Gauri Guru Amar Das

ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥

Sathigur Kee Ganathai Ghuseeai Dhukhae Dhukh Vihaae ||

If they miss out on being counted by the True Guru, they shall pass their lives in pain and misery.

ਗਉੜੀ ਵਾਰਾ (ਮਃ ੪) (੨੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੨

Raag Gauri Guru Amar Das

ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ ॥

Sathigur Purakh Niravair Hai Aapae Leae Jis Laae ||

The True Guru, the Primal Being, has no hatred or vengeance; He unites with Himself those with whom He is pleased.

ਗਉੜੀ ਵਾਰਾ (ਮਃ ੪) (੨੬) ਸ. (੩) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੩

Raag Gauri Guru Amar Das

ਨਾਨਕ ਦਰਸਨੁ ਜਿਨਾ ਵੇਖਾਲਿਓਨੁ ਤਿਨਾ ਦਰਗਹ ਲਏ ਛਡਾਇ ॥੧॥

Naanak Dharasan Jinaa Vaekhaalioun Thinaa Dharageh Leae Shhaddaae ||1||

O Nanak, those who behold the Blessed Vision of His Darshan, are emancipated in the Court of the Lord. ||1||

ਗਉੜੀ ਵਾਰਾ (ਮਃ ੪) (੨੬) ਸ. (੩) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੩

Raag Gauri Guru Amar Das

ਮਃ ੩ ॥

Ma 3 ||

Third Mehl:

ਗਉੜੀ ਕੀ ਵਾਰ: ੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੧੪

ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥

Manamukh Agiaan Dhuramath Ahankaaree ||

The self-willed manmukh is ignorant, evil-minded and egotistical.

ਗਉੜੀ ਵਾਰਾ (ਮਃ ੪) (੨੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੪

Raag Gauri Guru Amar Das

ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥

Anthar Krodhh Jooai Math Haaree ||

He is filled with anger within, and he loses his mind in the gamble.

ਗਉੜੀ ਵਾਰਾ (ਮਃ ੪) (੨੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੪

Raag Gauri Guru Amar Das

ਕੂੜੁ ਕੁਸਤੁ ਓਹੁ ਪਾਪ ਕਮਾਵੈ ॥

Koorr Kusath Ouhu Paap Kamaavai ||

He commits the sins of fraud and unrighteousness.

ਗਉੜੀ ਵਾਰਾ (ਮਃ ੪) (੨੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੫

Raag Gauri Guru Amar Das

ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥

Kiaa Ouhu Sunai Kiaa Aakh Sunaavai ॥

What can he hear, and what can he tell others?

ਗਉੜੀ ਵਾਰਾ (ਮਃ ੪) (੨੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੫

Raag Gauri Guru Amar Das

ਅੰਨਾ ਬੋਲਾ ਖੁਇ ਉਝੜਿ ਪਾਇ ॥

Annaa Bolaa Khue Oujharr Paae ॥

He is blind and deaf; he loses his way, and wanders lost in the wilderness.

ਗਉੜੀ ਵਾਰਾ (ਮਃ ੪) (੨੬) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੫

Raag Gauri Guru Amar Das

ਮਨਮੁਖੁ ਅੰਧਾ ਆਵੈ ਜਾਇ ॥

Manamukh Andhhaa Aavai Jaae ॥

The blind, self-willed manmukh comes and goes in reincarnation;

ਗਉੜੀ ਵਾਰਾ (ਮਃ ੪) (੨੬) ਸ. (੩) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੬

Raag Gauri Guru Amar Das

ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥

Bin Sathigur Bhaettae Thhaae N Paae ॥

Without meeting the True Guru, he finds no place of rest.

ਗਉੜੀ ਵਾਰਾ (ਮਃ ੪) (੨੬) ਸ. (੩) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੬

Raag Gauri Guru Amar Das

ਨਾਨਕ ਪੂਰਬਿ ਲਿਖਿਆ ਕਮਾਇ ॥੨॥

Naanak Poorab Likhiaa Kamaae ॥2॥

O Nanak, he acts according to his pre-ordained destiny. ॥2॥

ਗਉੜੀ ਵਾਰਾ (ਮਃ ੪) (੨੬) ਸ. (੩) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੬

Raag Gauri Guru Amar Das

ਪਉੜੀ ॥

Pourree ॥

Pauree:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੧੪

ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥

Jin Kae Chith Kathor Hehi Sae Behehi N Sathigur Paas ||

Those who have hearts as hard as stone, do not sit near the True Guru.

ਗਉੜੀ ਵਾਰਾ (ਮਃ ੪) (੨੬):੧ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੭

Raag Gauri Guru Amar Das

ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥

Outhhai Sach Varathadhaa Koorriaaraa Chith Oudhaas ||

Truth prevails there; the false ones do not attune their consciousness to it.

ਗਉੜੀ ਵਾਰਾ (ਮਃ ੪) (੨੬):੨ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੭

Raag Gauri Guru Amar Das

ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥

Oue Val Shhal Kar Jhath Kadtadhae Fir Jaae Behehi Koorriaaraa Paas ||

By hook or by crook, they pass their time, and then they go back to sit with the false ones again.

ਗਉੜੀ ਵਾਰਾ (ਮਃ ੪) (੨੬):੩ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੮

Raag Gauri Guru Amar Das

ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥

Vich Sachae Koorr N Gaddee Man Vaekhahu Ko Nirajaas ||

Falsehood does not mix with the Truth; O people, check it out and see.

ਗਉੜੀ ਵਾਰਾ (ਮਃ ੪) (੨੬):੪ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੮

Raag Gauri Guru Amar Das

ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥

Koorriaar Koorriaaree Jaae Ralae Sachiaar Sikh Baithae Sathigur Paas ||26||

The false go and mingle with the false, while the truthful Sikhs sit by the side of the True Guru. ||26||

ਗਉੜੀ ਵਾਰਾ (ਮਃ ੪) (੨੬):੫ - ਗੁਰੂ ਗ੍ਰੰਥ ਸਾਹਿਬ: ਅੰਗ ੩੧੪ ਪੰ. ੧੯

Raag Gauri Guru Amar Das